

 Print Page

Sri Guru Granth Sahib

Displaying 399 of

ਸੀਤਲੁ ਹਰਿ ਹਰਿ ਨਾਮੁ ਸਿਮਰਤ ਤਪਤਿ ਜਾਇ ॥੩॥

Seethal Har Har Naam Simarath Thapath Jaae ||3||

The Name of the Lord, Har, Har, is soothing and cool; remembering it in meditation, the inner fire is quenched. ||3||

ਆਸਾ (ਮਃ ੫) (੧੧੨) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੩੯੯ ਪੰ. ੧

Raag Asa Guru Arjan Dev

ਸੂਖ ਸਹਜ ਆਨੰਦ ਘਣਾ ਨਾਨਕ ਜਨ ਪੂਰਾ ॥

Sookh Sehaj Aanandh Ghanaa Naanak Jan Dhhooraa ||

Peace, poise, and immense bliss, O Nanak, are obtained, when one becomes the dust of the feet of the humble servants of the Lord.

ਆਸਾ (ਮਃ ੫) (੧੧੨) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੩੯੯ ਪੰ. ੧

Raag Asa Guru Arjan Dev

ਕਾਰਜ ਸਗਲੇ ਸਿਧਿ ਭਏ ਭੇਟਿਆ ਗੁਰੁ ਪੂਰਾ ॥੪॥੧੦॥੧੧੨॥

Kaaraj Sagalae Sidhh Bheae Bhaettiaa Gur Pooraa ||4||10||112||

All of one's affairs are perfectly resolved, meeting with the Perfect Guru. ||4||10||112||

ਆਸਾ (ਮਃ ੫) (੧੧੨) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੩੯੯ ਪੰ. ੨

Raag Asa Guru Arjan Dev

ਆਸਾ ਮਹਲਾ ੫ ॥

Aasaa Mehalaa 5 ||

Aasaa, Fifth Mehl:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੯੯

ਗੋਬਿੰਦੁ ਗੁਣੀ ਨਿਧਾਨੁ ਗੁਰਮੁਖਿ ਜਾਣੀਐ ॥

Gobindh Gune Nidhhaan Guramukh Jaaneeai ||

The Lord of the Universe is the treasure of excellence; He is known only to the Gurmukh.

ਆਸਾ (ਮਃ ੫) (੧੧੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੯੯ ਪੰ. ੨

Raag Asa Guru Arjan Dev

ਹੋਇ ਕ੍ਰਿਪਾਲੁ ਦਇਆਲੁ ਹਰਿ ਰੰਗੁ ਮਾਣੀਐ ॥੧॥

Hoe Kirapaal Dhaeiaal Har Rang Maaneeai ||1||

When He shows His Mercy and Kindness, we revel in the Lord's Love. ||1||

ਆਸਾ (ਮਃ ੫) (੧੧੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੯੯ ਪੰ. ੩

Raag Asa Guru Arjan Dev

ਆਵਹੁ ਸੰਤ ਮਿਲਾਹ ਹਰਿ ਕਥਾ ਕਹਾਣੀਆ ॥

Aavahu Santh Milaah Har Kathhaa Kehaaneeeeaa ||

Come, O Saints - let us join together and speak the Sermon of the Lord.

ਆਸਾ (ਮਃ ੫) (੧੧੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੯੯ ਪੰ. ੩

Raag Asa Guru Arjan Dev

ਅਨਦਿਨੁ ਸਿਮਰਹ ਨਾਮੁ ਤਜਿ ਲਾਜ ਲੋਕਾਣੀਆ ॥੧॥ ਰਹਾਉ ॥

Anadhin Simareh Naam Thaj Laaj Lokaaneeeeaa ||1|| Rehaao ||

Night and day, meditate on the Naam, the Name of the Lord, and ignore the criticism of others.

||1||Pause||

ਆਸਾ (ਮਃ ੫) (੧੧੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੯੯ ਪੰ. ੪

Raag Asa Guru Arjan Dev

ਜਪਿ ਜਪਿ ਜੀਵਾ ਨਾਮੁ ਹੋਵੈ ਅਨਦੁ ਘਣਾ ॥

Jap Jap Jeevaa Naam Hovai Anadh Ghanaa ||

I live by chanting and meditating on the Naam, and so I obtain immense bliss.

ਆਸਾ (ਮਃ ੫) (੧੧੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੯੯ ਪੰ. ੪

Raag Asa Guru Arjan Dev

ਮਿਥਿਆ ਮੋਹੁ ਸੰਸਾਰੁ ਝੂਠਾ ਵਿਣਸਣਾ ॥੨॥

Mithhiala Mohu Sansaar Jhoothaa Vinasanaa ||2||

Attachment to the world is useless and vain; it is false, and perishes in the end. ||2||

ਆਸਾ (ਮਃ ੫) (੧੧੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੯੯ ਪੰ. ੫

Raag Asa Guru Arjan Dev

ਚਰਣ ਕਮਲ ਸੰਗਿ ਨੇਹੁ ਕਿਨੈ ਵਿਰਲੈ ਲਾਇਆ ॥

Charan Kamal Sang Naehu Kinai Viralai Laaeiaa ||

How rare are those who embrace love for the Lord's Lotus Feet.

ਆਸਾ (ਮਃ ੫) (੧੧੩) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੩੯੯ ਪੰ. ੫

Raag Asa Guru Arjan Dev

ਧੰਨੁ ਸੁਹਾਵਾ ਮੁਖੁ ਜਿਨਿ ਹਰਿ ਧਿਆਇਆ ॥੩॥

Dhhann Suhaavaa Mukh Jin Har Dhhiaaeiaa ||3||

Blessed and beautiful is that mouth, which meditates on the Lord. ||3||

ਆਸਾ (ਮਃ ੫) (੧੧੩) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੩੯੯ ਪੰ. ੬

Raag Asa Guru Arjan Dev

ਜਨਮ ਮਰਣ ਦੁਖ ਕਾਲ ਸਿਮਰਤ ਮਿਟਿ ਜਾਵਈ ॥

Janam Maran Dhukh Kaal Simarath Mitt Jaavee ||

The pains of birth, death and reincarnation are erased by meditating on the Lord.

ਆਸਾ (ਮਃ ੫) (੧੧੩) ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੩੯੯ ਪੰ. ੬

Raag Asa Guru Arjan Dev

ਨਾਨਕ ਕੈ ਸੁਖੁ ਸੋਇ ਜੋ ਪ੍ਰਭ ਭਾਵਈ ॥੪॥੧੧॥੧੧੩॥

Naanak Kai Sukh Soe Jo Prabh Bhaavee ||4||11||113||

That alone is Nanak's joy, which is pleasing to God. ||4||11||113||

ਆਸਾ (ਮਃ ੫) (੧੧੩) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੩੯੯ ਪੰ. ੬

Raag Asa Guru Arjan Dev

ਆਸਾ ਮਹਲਾ ੫ ॥

Aasaa Mehalaa 5 ||

Aasaa, Fifth Mehl:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੯੯

ਆਵਹੁ ਮੀਤ ਇਕਤ੍ਰ ਹੋਇ ਰਸ ਕਸ ਸਭਿ ਭੁੰਚਹੁ ॥

Aavahu Meeth Eikathr Hoe Ras Kas Sabh Bhuncheh ||

Come, O friends: let us meet together and enjoy all the tastes and flavors.

ਆਸਾ (ਮਃ ੫) (੧੧੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੯੯ ਪੰ. ੭

Raag Asa Guru Arjan Dev

ਅੰਮ੍ਰਿਤ ਨਾਮੁ ਹਰਿ ਹਰਿ ਜਪਹੁ ਮਿਲਿ ਪਾਪਾ ਮੁੰਚਹੁ ॥੧॥

Anmrith Naam Har Har Japeh Mil Paapaa Muncheh ||1||

Let us join together and chant the Ambrosial Name of the Lord, Har, Har, and so wipe away our sins. ||1||

ਆਸਾ (ਮਃ ੫) (੧੧੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੯੯ ਪੰ. ੮

Raag Asa Guru Arjan Dev

ਤਤੁ ਵੀਚਾਰਹੁ ਸੰਤ ਜਨਹੁ ਤਾ ਤੇ ਬਿਘਨੁ ਨ ਲਾਗੈ ॥

Thath Veechaarahu Santh Janahu Thaa Thae Bighan N Laagai ||

Reflect upon the essence of reality, O Saintly beings, and no troubles shall afflict you.

ਆਸਾ (ਮਃ ੫) (੧੧੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੯੯ ਪੰ. ੮

Raag Asa Guru Arjan Dev

ਖੀਨ ਭਏ ਸਭਿ ਤਸਕਰਾ ਗੁਰਮੁਖਿ ਜਨੁ ਜਾਗੈ ॥੧॥ ਰਹਾਉ ॥

Kheen Bheae Sabh Thasakaraa Guramukh Jan Jaagai ||1|| Rehaao ||

All of the thieves shall be destroyed, as the Gurmukhs remain wakeful. ||1||Pause||

ਆਸਾ (ਮਃ ੫) (੧੧੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੯੯ ਪੰ. ੯

Raag Asa Guru Arjan Dev

ਬੁਧਿ ਗਰੀਬੀ ਖਰਚੁ ਲੈਹੁ ਹਉਮੈ ਬਿਖੁ ਜਾਰਹੁ ॥

Budhh Gareebhee Kharach Laihu Houmai Bikh Jaarahu ||

Take wisdom and humility as your supplies, and burn away the poison of pride.

ਆਸਾ (ਮਃ ੫) (੧੧੪) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੯੯ ਪੰ. ੯

Raag Asa Guru Arjan Dev

ਸਾਚਾ ਹਟੁ ਪੂਰਾ ਸਉਦਾ ਵਖਰੁ ਨਾਮੁ ਵਾਪਾਰਹੁ ॥੨॥

Saachaa Hatt Pooraa Soudhaa Vakhar Naam Vaapaarahu ||2||

True is that shop, and perfect the transaction; deal only in the merchandise of the Naam, the Name of the Lord. ||2||

ਆਸਾ (ਮਃ ੫) (੧੧੪) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੯੯ ਪੰ. ੧੦

Raag Asa Guru Arjan Dev

ਜੀਉ ਪਿੰਡੁ ਧਨੁ ਅਰਪਿਆ ਸੇਈ ਪਤਿਵੰਤੇ ॥

Jeeo Pindd Dhhan Arapiaa Saehee Pathivanthae ||

They alone are accepted and approved, who dedicate their souls, bodies and wealth.

ਆਸਾ (ਮਃ ੫) (੧੧੪) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੩੯੯ ਪੰ. ੧੦

Raag Asa Guru Arjan Dev

ਆਪਨੜੇ ਪ੍ਰਭ ਭਾਣਿਆ ਨਿਤ ਕੇਲ ਕਰੰਤੇ ॥੩॥

Aapanarrae Prabh Bhaaniaa Nith Kael Karanthae ||3||

Those who are pleasing to their God, celebrate in happiness. ||3||

ਆਸਾ (ਮਃ ੫) (੧੧੪) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੩੯੯ ਪੰ. ੧੧

Raag Asa Guru Arjan Dev

ਦੁਰਮਤਿ ਮਦੁ ਜੋ ਪੀਵਤੇ ਬਿਖਲੀ ਪਤਿ ਕਮਲੀ ॥

Dhuramath Madh Jo Peevathae Bikhalee Path Kamalee ||

Those fools, who drink in the wine of evil-mindedness, become the husbands of prostitutes.

ਆਸਾ (ਮਃ ੫) (੧੧੪) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੩੯੯ ਪੰ. ੧੧

Raag Asa Guru Arjan Dev

ਰਾਮ ਰਸਾਇਣਿ ਜੋ ਰਤੇ ਨਾਨਕ ਸਚ ਅਮਲੀ ॥੪॥੧੨॥੧੧੪॥

Raam Rasaaein Jo Rathae Naanak Sach Amalee ||4||12||114||

But those who are imbued with the sublime essence of the Lord, O Nanak, are intoxicated with the Truth. ||4||12||114||

ਆਸਾ (ਮਃ ੫) (੧੧੪) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੩੯੯ ਪੰ. ੧੧

Raag Asa Guru Arjan Dev

ਆਸਾ ਮਹਲਾ ੫ ॥

Aasaa Mehalaa 5 ||

Aasaa, Fifth Mehl:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੯੯

ਉਦਮੁ ਕੀਆ ਕਰਾਇਆ ਆਰੰਭੁ ਰਚਾਇਆ ॥

Oudham Keeaa Karaaeiaa Aaranbh Rachaaeiaa ||

I made the effort; I did it, and made a beginning.

ਆਸਾ (ਮਃ ੫) (੧੧੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੯੯ ਪੰ. ੧੨

Raag Asa Guru Arjan Dev

ਨਾਮੁ ਜਪੇ ਜਪਿ ਜੀਵਣਾ ਗੁਰਿ ਮੰਤ੍ਰੁ ਦ੍ਰਿੜਾਇਆ ॥੧॥

Naam Japae Jap Jeevanaa Gur Manthra Dhrirraaeiaa ||1||

I live by chanting and meditating on the Naam. The Guru has implanted this Mantra within me. ||1||

ਆਸਾ (ਮਃ ੫) (੧੧੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੯੯ ਪੰ. ੧੩

Raag Asa Guru Arjan Dev

ਪਾਇ ਪਰਹ ਸਤਿਗੁਰੂ ਕੈ ਜਿਨਿ ਭਰਮੁ ਬਿਦਾਰਿਆ ॥

Paae Pareh Sathiguroo Kai Jin Bharam Bidhaariaa ||

I fall at the Feet of the True Guru, who has dispelled my doubts.

ਆਸਾ (ਮਃ ੫) (੧੧੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੯੯ ਪੰ. ੧੩

Raag Asa Guru Arjan Dev

ਕਰਿ ਕਿਰਪਾ ਪ੍ਰਭਿ ਆਪਣੀ ਸਚੁ ਸਾਜਿ ਸਵਾਰਿਆ ॥੧॥ ਰਹਾਉ ॥

Kar Kirapaa Prabh Aapanee Sach Saaj Savaariaa ||1|| Rehaao ||

Bestowing His Mercy, God has dressed me, and decorated me with the Truth. ||1||Pause||

ਆਸਾ (ਮਃ ੫) (੧੧੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੯੯ ਪੰ. ੧੪

Raag Asa Guru Arjan Dev

ਕਰੁ ਗਹਿ ਲੀਨੇ ਆਪਣੇ ਸਚੁ ਹੁਕਮਿ ਰਜਾਈ ॥

Kar Gehi Leenae Aapanae Sach Hukam Rajaaee ||

Taking me by the hand, He made me His own, through the True Order of His Command.

ਆਸਾ (ਮਃ ੫) (੧੧੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੯੯ ਪੰ. ੧੪

Raag Asa Guru Arjan Dev

ਜੋ ਪ੍ਰਭਿ ਦਿਤੀ ਦਾਤਿ ਸਾ ਪੂਰਨ ਵਡਿਆਈ ॥੨॥

Jo Prabh Dhithee Dhaath Saa Pooran Vaddiaaee ||2||

That gift which God gave to me, is perfect greatness. ||2||

ਆਸਾ (ਮਃ ੫) (੧੧੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੯੯ ਪੰ. ੧੫

Raag Asa Guru Arjan Dev

ਸਦਾ ਸਦਾ ਗੁਣ ਗਾਈਅਹਿ ਜਪਿ ਨਾਮੁ ਮੁਰਾਰੀ ॥

Sadhaa Sadhaa Gun Gaaeeahi Jap Naam Muraaree ||

Forever and ever, sing the Glorious Praises of the Lord, and chant the Name of the Destroyer of ego.

ਆਸਾ (ਮਃ ੫) (੧੧੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੯੯ ਪੰ. ੧੫

Raag Asa Guru Arjan Dev

ਨੇਮੁ ਨਿਬਾਹਿਓ ਸਤਿਗੁਰੂ ਪ੍ਰਭਿ ਕਿਰਪਾ ਧਾਰੀ ॥੩॥

Naem Nibaahiou Sathiguroo Prabh Kirapaa Dhhaaree ||3||

My vows have been honored, by the Grace of God and the True Guru, who has showered His Mercy. ||3||

ਆਸਾ (ਮਃ ੫) (੧੧੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੯੯ ਪੰ. ੧੬

Raag Asa Guru Arjan Dev

ਨਾਮੁ ਧਨੁ ਗੁਣ ਗਾਉ ਲਾਭੁ ਪੂਰੈ ਗੁਰਿ ਦਿਤਾ ॥

Naam Dhhan Gun Gaao Laabh Poorai Gur Dhithaa ||

The Perfect Guru has given the wealth of the Naam, and the profit of singing the Lord's Glorious Praises.

ਆਸਾ (ਮਃ ੫) (੧੧੫) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੩੯੯ ਪੰ. ੧੬

Raag Asa Guru Arjan Dev

ਵਣਜਾਰੇ ਸੰਤ ਨਾਨਕਾ ਪ੍ਰਭੁ ਸਾਹੁ ਅਮਿਤਾ ॥੪॥੧੩॥੧੧੫॥

Vanajaarae Santh Naanakaa Prabh Saahu Amithaa ||4||13||115||

The Saints are the traders, O Nanak, and the Infinite Lord God is their Banker. ||4||13||115||

ਆਸਾ (ਮਃ ੫) (੧੧੫) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੩੯੯ ਪੰ. ੧੭

Raag Asa Guru Arjan Dev

ਆਸਾ ਮਹਲਾ ੫ ॥

Aasaa Mehalaa 5 ||

Aasaa, Fifth Mehl:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੯੯

ਜਾ ਕਾ ਠਾਕੁਰੁ ਤੁਹੀ ਪ੍ਰਭ ਤਾ ਕੇ ਵਡਭਾਗਾ ॥

Jaa Kaa Thaakur Thuhee Prabh Thaa Kae Vaddabhaagaa ||

One who has You as His Master, O God, is blessed with great destiny.

ਆਸਾ (ਮਃ ੫) (੧੧੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੯੯ ਪੰ. ੧੭

Raag Asa Guru Arjan Dev

ਓਹੁ ਸੁਹੇਲਾ ਸਦ ਸੁਖੀ ਸਭੁ ਭ੍ਰਮੁ ਭਉ ਭਾਗਾ ॥੧॥

Ouhu Suhaelaa Sadh Sukhee Sabh Bhram Bho Bhaagaa ||1||

He is happy, and forever at peace; his doubts and fears are all dispelled. ||1||

ਆਸਾ (ਮਃ ੫) (੧੧੬) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੯੯ ਪੰ. ੧੮

Raag Asa Guru Arjan Dev

ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ ॥

Ham Chaakar Gobindh Kae Thaakur Maeraa Bhaaraa ||

I am the slave of the Lord of the Universe; my Master is the greatest of all.

ਆਸਾ (ਮਃ ੫) (੧੧੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੯੯ ਪੰ. ੧੮

Raag Asa Guru Arjan Dev

ਕਰਨ ਕਰਾਵਨ ਸਗਲ ਬਿਧਿ ਸੋ ਸਤਿਗੁਰੂ ਹਮਾਰਾ ॥੧॥ ਰਹਾਉ ॥

Karan Karaavan Sagal Bidhh So Sathiguroo Hamaaraa ||1|| Rehaao ||

He is the Creator, the Cause of causes; He is my True Guru. ||1||Pause||

ਆਸਾ (ਮਃ ੫) (੧੧੬) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੯੯ ਪੰ. ੧੮

Raag Asa Guru Arjan Dev

ਦੂਜਾ ਨਾਹੀ ਅਉਰੁ ਕੋ ਤਾ ਕਾ ਭਉ ਕਰੀਐ ॥

Dhoojaa Naahee Aour Ko Thaa Kaa Bho Kareeai ||

There is no other whom I should fear.

ਆਸਾ (ਮਃ ੫) (੧੧੬) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੯੯ ਪੰ. ੧੮

Raag Asa Guru Arjan Dev